

 Print Page

Sri Guru Granth Sahib

Displaying 786 of

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥

Hukamee Srisatt Saajeean Bahu Bhith Sansaaraa ||

By His Command, He created the creation, the world with its many species of beings.

ਸੁਹੀ ਵਾਰ (ਮਃ ੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧

Raag Suhi Guru Amar Das

ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥

Thaeraa Hukam N Jaapee Kaetharraa Sachae Alakh Apaaraa ||

I do not know how great Your Command is, O Unseen and Infinite True Lord.

ਸੁਹੀ ਵਾਰ (ਮਃ ੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧

Raag Suhi Guru Amar Das

ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥

Eikanaa No Thoo Mael Laihi Gur Sabadh Beechaaraa ||

You join some with Yourself; they reflect on the Word of the Guru's Shabad.

ਸੁਹੀ ਵਾਰ (ਮਃ ੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੨

Raag Suhi Guru Amar Das

ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥

Sach Rathae Sae Niramalae Houmai Thaj Vikaaraa ||

Those who are imbued with the True Lord are immaculate and pure; they conquer egotism and corruption.

ਸੁਹੀ ਵਾਰ (ਮਃ ੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੨

Raag Suhi Guru Amar Das

ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥

Jis Thoo Maelehi So Thudhh Milai Soee Sachiaaraa ||2||

He alone is united with You, whom You unite with Yourself; he alone is true. ||2||

ਸੁਹੀ ਵਾਰ (ਮਃ ੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੨

Raag Suhi Guru Amar Das

ਸਲੋਕੁ ਮਃ ੩ ॥

Salok Ma 3 ॥

Shalok, Third Mehl:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥

Soohaveeeae Soohaa Sabh Sansaar Hai Jin Dhuramath Dhoojaa Bhaao ॥

O red-robed woman, the whole world is red, engrossed in evil-mindedness and the love of duality.

ਸੁਹੀ ਵਾਰ (ਮਃ ੩) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੩

Raag Suhi Guru Amar Das

ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥

Khin Mehi Jhooth Sabh Binas Jaae Jio Ttikai N Birakh Kee Shhaao ॥

In an instant, this falsehood totally vanishes; like the shade of a tree, it is gone.

ਸੁਹੀ ਵਾਰ (ਮਃ ੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੪

Raag Suhi Guru Amar Das

ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥

Guramukh Laalo Laal Hai Jio Rang Majeeth Sacharraao ॥

The Gurmukh is the deepest crimson of crimson, dyed in the permanent color of the Lord's Love.

ਸੁਹੀ ਵਾਰ (ਮਃ ੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੪

Raag Suhi Guru Amar Das

ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥

Oulattee Sakath Sivai Ghar Aaee Man Vasiaa Har Anmrith Naao ॥

She turns away from Maya, and enters the celestial home of the Lord; the Ambrosial Name of the Lord dwells within her mind.

ਸੁਹੀ ਵਾਰ (ਮਃ ੩) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੫

Raag Suhi Guru Amar Das

ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥

Naanak Balihaaree Gur Aapanae Jith Miliai Har Gun Gaao ॥1॥

O Nanak, I am a sacrifice to my Guru; meeting Him, I sing the Glorious Praises of the Lord. ॥1॥

ਸੁਹੀ ਵਾਰ (ਮਃ ੩) (੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੬

Raag Suhi Guru Amar Das

ਮਃ ੩ ॥

Ma 3 ||

Third Mehl:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥

Soohaa Rang Vikaar Hai Kanth N Paaeiaa Jaae ||

The red color is vain and useless; it cannot help you obtain your Husband Lord.

ਸੁਹੀ ਵਾਰ (ਮਃ ੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੬

Raag Suhi Guru Amar Das

ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥

Eis Lehadhae Bilam N Hovee Randd Baithee Dhoojai Bhaae ||

This color does not take long to fade; she who loves duality, ends up a widow.

ਸੁਹੀ ਵਾਰ (ਮਃ ੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੭

Raag Suhi Guru Amar Das

ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲਦਭਾਇ ॥

Mundhh Eiaanee Dhunmanee Soohai Vaes Luobhaae ||

She who loves to wear her red dress is foolish and double-minded.

ਸੁਹੀ ਵਾਰ (ਮਃ ੩) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੭

Raag Suhi Guru Amar Das

ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥

Sabadh Sachai Rang Laal Kar Bhai Bhaae Seegaar Banaae ||

So make the True Word of the Shabad your red dress, and let the Fear of God, and the Love of God, be your ornaments and decorations.

ਸੁਹੀ ਵਾਰ (ਮਃ ੩) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੮

Raag Suhi Guru Amar Das

ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥

Naanak Sadhaa Sohaagane J Chalan Sathigur Bhaae ||2||

O Nanak, she is a happy soul-bride forever, who walks in harmony with the Will of the True Guru. ||2||

ਸੁਹੀ ਵਾਰ (ਮਃ ੩) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੮

Raag Suhi Guru Amar Das

ਪਉੜੀ ॥

Pouree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥

Aapae Aap Oupaaeian Aap Keemath Paaee ||

He Himself created Himself, and He Himself evaluates Himself.

ਸੁਹੀ ਵਾਰ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੯

Raag Suhi Guru Amar Das

ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥

This Dhaa Anth N Jaapee Gur Sabadh Bujhaaee ||

His limits cannot be known; through the Word of the Guru's Shabad, He is understood.

ਸੁਹੀ ਵਾਰ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੯

Raag Suhi Guru Amar Das

ਮਾਇਆ ਮੋਹੁ ਗੁਬਾਰੁ ਹੈ ਦੁਜੈ ਭਰਮਾਈ ॥

Maaeiaa Mohu Gubaar Hai Dhoojai Bharamaaee ||

In the darkness of attachment to Maya, the world wanders in duality.

ਸੁਹੀ ਵਾਰ (ਮਃ ੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੦

Raag Suhi Guru Amar Das

ਮਨਮੁਖ ਠਉਰ ਨ ਪਾਇਨੀ ਫਿਰਿ ਆਵੈ ਜਾਈ ॥

Manamukh Thour N Paaeinhee Fir Aavai Jaaee ||

The self-willed manmukhs find no place of rest; they continue coming and going.

ਸੁਹੀ ਵਾਰ (ਮਃ ੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੦

Raag Suhi Guru Amar Das

ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥

Jo This Bhaavai So Thheeai Sabh Chalai Rajaaee ||3||

Whatever pleases Him, that alone happens. All walk according to His Will. ||3||

ਸੁਹੀ ਵਾਰ (ਮਃ ੩) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੧

Raag Suhi Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥

Soohai Vaes Kaaman Kulakhanee Jo Prabh Shhodd Par Purakh Dhharai Pjaar ||

The red-robed bride is vicious; she forsakes God, and cultivates love for another man.

ਸੁਹੀ ਵਾਰ (ਮਃ ੩) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੧

Raag Suhi Guru Amar Das

ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥

Ous Seel N Sanjam Sadhaa Jhooth Bolai Manamukh Karam Khuaar ||

She has neither modesty or self-discipline; the self-willed manmukh constantly tells lies, and is ruined by the bad karma of evil deeds.

ਸੁਹੀ ਵਾਰ (ਮਃ ੩) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੨

Raag Suhi Guru Amar Das

ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥

Jis Poorab Hovai Likhiaa This Sathigur Milai Bhathaar ||

She who has such pre-ordained destiny, obtains the True Guru has her Husband.

ਸੁਹੀ ਵਾਰ (ਮਃ ੩) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੨

Raag Suhi Guru Amar Das

ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥

Soohaa Vaes Sabh Outhaar Dhharai Gal Pehirai Khimaa Seegaar ||

She discards all her red dresses, and wears the ornaments of mercy and forgiveness around her neck.

ਸੁਹੀ ਵਾਰ (ਮਃ ੩) (੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੩

Raag Suhi Guru Amar Das

ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥

Paeaeai Saahurai Bahu Sobhaa Paeae This Pooj Karae Sabh Saisaar ||

In this world and the next, she receives great honor, and the whole world worships her.

ਸੁਹੀ ਵਾਰ (ਮਃ ੩) (੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੪

Raag Suhi Guru Amar Das

ਓਹੁ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥

Ouh Ralaaee Kisai Dhee Naa Ralai Jis Raavae Sirajanehaar ||

She who is enjoyed by her Creator Lord stands out, and does not blend in with the crowd.

ਸੁਹੀ ਵਾਰ (ਮਃ ੩) (੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੪

Raag Suhi Guru Amar Das

ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥

Naanak Guramukh Sadhaa Suhaagane Jis Avinaasee Purakh Bharathaar ||1||

O Nanak, the Gurmukh is the happy soul-bride forever; she has the Imperishable Lord God as her Husband. ||1||

ਸੁਹੀ ਵਾਰ (ਮਃ ੩) (੪) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੫

Raag Suhi Guru Amar Das

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥

Soohaa Rang Supanai Nisee Bin Thaagae Gal Haar ||

The red color is like a dream in the night; it is like a necklace without a string.

ਸੁਹੀ ਵਾਰ (ਮਃ ੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੫

Raag Suhi Guru Nanak Dev

ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥

Sachaa Rang Majeeth Kaa Guramukh Breham Beechaar ||

The Gurmukhs take on the permanent color, contemplating the Lord God.

ਸੁਹੀ ਵਾਰ (ਮਃ ੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੬

Raag Suhi Guru Nanak Dev

ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥

Naanak Praem Mehaa Rasee Sabh Buriaaeaa Shhaar ||2||

O Nanak, with the supreme sublime essence of the Lord's Love, all sins and evil deeds are turned to ashes. ||2||

ਸੁਹੀ ਵਾਰ (ਮਃ ੩) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੬

Raag Suhi Guru Nanak Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥

Eihu Jag Aap Oupaaeioun Kar Choj Viddaan ||

He Himself created this world, and staged this wondrous play.

ਸੁਹੀ ਵਾਰ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੭

Raag Suhi Guru Nanak Dev

ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥

Panch Dhhaath Vich Paaeean Mohu Jhooth Gumaan ||

Into the body of the five elements, He infused attachment, falsehood and self-conceit.

ਸੁਹੀ ਵਾਰ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੭

Raag Suhi Guru Nanak Dev

ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥

Aavai Jaae Bhavaaeai Manamukh Agiaan ||

The ignorant, self-willed manmukh comes and goes, wandering in reincarnation.

ਸੁਹੀ ਵਾਰ (ਮਃ ੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੮

Raag Suhi Guru Nanak Dev

ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥

Eikanaa Aap Bujhaaeioun Guramukh Har Giaan ||

He Himself teaches some to become Gurmukh, through the spiritual wisdom of the Lord.

ਸੁਹੀ ਵਾਰ (ਮਃ ੩) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੮

Raag Suhi Guru Nanak Dev

ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥

Bhagath Khajaanaa Bakhasioun Har Naam Nidhhaan ||4||

He blesses them with the treasure of devotional worship, and the wealth of the Lord's Name. ||4||

ਸੁਹੀ ਵਾਰ (ਮਃ ੩) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੯

Raag Suhi Guru Nanak Dev

ਸਲੋਕੁ ਮਃ ੩ ॥

Salok Ma 3 ||

Shalok, Third Mehl:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬

ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥

Soohaveeeae Soohaa Vaes Shhadd Thoo Thaa Pir Lagee Piaar ||

O red-robed woman, discard your red dress, and then, you shall come to love your Husband Lord.

ਸੁਹੀ ਵਾਰ (ਮਃ ੩) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੬ ਪੰ. ੧੯

Raag Suhi Guru Amar Das